

---

# BBC LEARNING ENGLISH

## English Expressions:

### To downsize



*This is not a word-for-word transcript*

---

#### ਰਾਜਵੀਰ

ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੈ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ 'to downsize', 'ਕੱਚ ਛੋਟਾ ਹੋ ਜਾਣਾ', ਬਾਰੇ ਗੱਲ ਕਰਾਂਗੇ। ਤੁਹਾਨੂੰ ਕੀ ਲੱਗਦਾ, ਇਸਦਾ ਮਤਲਬ ਕੀ ਹੋ ਸਕਦਾ? ਠੀਕ ਹੈ ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਇਸ ਬਾਰੇ ਸੁਣੋ। ਨੇਲ ਅਤੇ ਫੇਫੇ ਦੀ ਗੱਲਬਾਤ ਸੁਣੋ। ਉਹ ਗੱਲ ਕਰ ਰਹੇ ਨੇ ਕਿ ਜਦੋਂ ਕੰਪਨੀਆਂ ਦਾ ਆਕਾਰ ਛੋਟਾ ਹੁੰਦਾ ਹੈ ਤਾਂ ਉਹਨਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਕੀ ਹੁੰਦਾ ਹੈ। ਤੁਹਾਡੇ ਹਿਸਾਬ ਨਾਲ ਕੰਪਨੀਆਂ ਦੇ ਛੋਟੇ ਹੋਣ ਦਾ ਅੱਜ ਦੇ ਮੁਹਾਵਰੇ ਨਾਲ ਕੀ ਸੰਬੰਧ ਹੋਵੇਗਾ?

#### Neil

The word we are going to focus on today is the verb 'to downsize'. That's the word companies use to describe cutting a number of jobs and making employees redundant. 'Downsizing' is the noun.

#### Feifei

Yes. When they make workers redundant the companies become smaller in size. They downsize.

#### ਰਾਜਵੀਰ

'Downsize' ਦੇ ਸ਼ਬਦਾਂ 'down' ਅਤੇ 'size' ਨੂੰ ਜੋੜਕੇ ਬਣਿਆ ਹੈ, ਇਥੇ 'size' ਨੂੰ ਇੱਕ ਕਿਰਿਆਤਮਕ ਸ਼ਬਦ ਵਜੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ 'to change size' ਅਤੇ 'down' ਉਸਦੇ ਬਦਲਣ ਦੀ ਦਿਸ਼ਾ ਦੱਸਦਾ ਹੈ। ਜਾਣੀ ਇਹ ਇਜ਼ਹਾਰ ਦੱਸਦਾ ਹੈ ਕਿ ਕੋਈ ਚੀਜ਼ ਕਿਸ ਰੂਪ ਜਾਂ ਤਰੀਕੇ ਨਾਲ ਛੋਟੀ ਹੋਈ। ਇਹ ਅਕਸਰ ਵਪਾਰ ਦੇ ਆਕਾਰ ਛੋਟੇ ਹੋਣ ਨੂੰ ਵਿਅਕਤ ਕਰਦਾ ਹੈ।

#### Neil

You might have heard or read this verb during the economic downturn of the last few years. As most people were short of money, they decided to save the money they did have and it had an impact on businesses all over the world.

**Feifei**

And some people have started applying the term to their own situations. If you've had to sell your house and move to a smaller flat, for example, you might say you were 'downsizing'.

**ਰਾਜਵੀਰ**

ਜਦੋਂ 'downsize' ਨੂੰ ਵਪਾਰ ਨਾਲ ਜੋੜਿਆ ਜਾਂਦਾ ਹੈ ਤਾਂ ਇਸਦਾ ਸਿੱਧਾ ਅਰਥ ਨੌਕਰੀਆਂ ਦੀ ਕਮੀ ਹੋਣਾ ਕੱਢਿਆ ਜਾਂਦਾ ਹੈ। ਜਾਣੀ ਇਹ ਆਮ ਕਰਕੇ ਇੱਕ ਨਕਾਰਾਤਮਕ ਸ਼ਬਦ ਹੈ, ਇੱਕ ਮਾੜਾ ਸ਼ਬਦ। 'Downsizing' ਲੋਕਾਂ ਦੇ ਵੱਡੇ ਘਰਾਂ ਤੋਂ ਛੋਟੇ ਘਰਾਂ ਵਿੱਚ ਰਹਿਣਾ ਸ਼ੁਰੂ ਕਰਨ ਨੂੰ ਵੀ ਸੰਕੇਤ ਕਰਦਾ ਹੈ ਜਦਕਿ ਆਪਣੀ ਲੋੜ ਅਤੇ ਸੁਵਿਧਾ ਅਨੁਸਾਰ ਇੱਕ ਛੋਟੇ ਘਰ ਵਿੱਚ ਜਾਣਾ ਹਮੇਸ਼ਾਂ ਮਾੜਾ ਨਹੀਂ ਹੁੰਦਾ। ਕਈ ਲੋਕ ਤਰਕ ਦੇ ਅਧਾਰ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਛੋਟੇ ਘਰ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਹੋ ਸਕਦਾ ਹੈ ਉਹਨਾਂ ਨੂੰ ਵੱਡੇ ਘਰ ਦੀ ਲੋੜ ਹੀ ਨਾ ਹੋਵੇ ਜਾਂ ਉਹ ਆਪਣਾ ਜ਼ਿਊਣ ਢੰਗ ਹੀ ਬਦਲਣਾ ਚਾਹੁੰਦੇ ਹੋਣ। ਪਰ 'downsizing' ਨੂੰ ਮਾੜਾ ਹੀ ਮੰਨਿਆ ਜਾਂਦਾ ਹੈ।

ਚਲੋ ਕੁਝ ਉਦਾਹਰਨਾਂ ਸੁਣਦੇ ਹਾਂ ਕਿ ਇਹ ਇਜ਼ਹਾਰ ਕਿਵੇਂ ਵਰਤਿਆ ਜਾਂਦਾ ਹੈ।

*The growth of online sales in the UK has forced many retail businesses to downsize. Some of them have reduced their number of outlets in the high street.*

*Now that I am going to university, my parents have decided to downsize. They are selling the house, moving to a flat and using some of the money to travel the world.*

*Many people are upset about the company's decision to downsize. Their decision will lead to many people losing their jobs.*

**Feifei**

And if you don't mind me saying, Neil, I think you would benefit from downsizing.

**Neil**

What do you mean? I don't own a company and I'm not selling my house or anything.

**Feifei**

No but I've noticed you've... well, you know, you really enjoy your food, don't you?

**Neil**

Are you calling me fat!?

**Feifei**

Oh no, no, no... well, yes. A little.

**Neil**

How dare you! And anyway, we don't use 'downsize' for bodies, so you're confusing our audience!

**Feifei**

Sorry, Neil.

**Neil**

I am a bit fat, actually...

**Feifei**

Well, maybe if the company downsizes, you won't be able to afford all those meat pies.

**Neil**

That's what I like about you, Feifei. You always look on the bright side.

ਰਾਜਵੀਰ

ਤਾਂ ਹੁਣ ਫੇਫੇ ਸੁਝਾਅ ਦੇ ਰਹੀ ਹੈ ਕਿ ਕਿੰਨਾ ਤਰੀਕਿਆਂ ਨਾਲ 'downsize' ਹੋ ਸਕਦਾ ਹੈ। ਕਮਾਲ ਦੀ ਸਲਾਹ ਹੈ। ਉਸਨੇ ਨੇਲ ਨੂੰ ਕਿਹਾ ਪਹਿਲਾਂ ਆਪਣੇ ਸਰੀਰ ਦੇ ਆਕਾਰ ਨੂੰ 'downsize' ਕਰ। ਕੱਦ ਜਾਂ ਆਕਾਰ ਛੋਟਾ ਹੋਣ ਨੂੰ ਹਮੇਸ਼ਾਂ ਮਾੜੇ ਅਰਥ ਨਾਲ ਨਹੀਂ ਲੈਣਾ ਚਾਹੀਦਾ, ਇਸੇ ਕਰਕੇ ਨੇਲ ਸੋਚ ਰਿਹਾ ਕਿ ਫੇਫੇ ਸਾਨੂੰ ਉਲਝਾਅ ਰਹੀ ਹੈ। ਯਾਦ ਰੱਖੋ ਇਹ ਇਜ਼ਹਾਰ ਅਕਸਰ ਵਪਾਰ ਦੇ ਜਾਂ ਘਰਾਂ ਦੇ ਆਕਾਰ ਛੋਟੇ ਹੋਣ ਨੂੰ ਦੱਸਣ ਲਈ ਵਰਤਿਆ ਜਾਂਦਾ ਹੈ। ਕੀ ਤੁਸੀਂ ਜਿਸ ਕੰਪਨੀ ਵਿੱਚ ਕੰਮ ਕਰਦੇ ਹੋ ਉਸਨੇ ਕਦੇ 'downsize' ਕੀਤਾ? ਜਾਂ ਕਦੀ ਤੁਸੀਂ ਆਪਣੇ ਘਰ ਨੂੰ 'downsize' ਕਰਨ ਬਾਰੇ ਸੋਚਿਆ? ਕੀ ਸੋਚਦੇ ਹੋ ਇਹ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲੇਗਾ? ਚਲੋ ਅੱਜ ਦਾ ਐਪੀਸੋਡ ਇਥੇ ਹੀ ਖਤਮ ਕਰਦੇ ਹਾਂ। ਹੋਰ ਨਵੇਂ 'English Expressions' ਸਿੱਖਣ ਲਈ ਸਾਡੇ ਨਾਲ ਫੋਰ ਜੁੜੋ। ਬਾਏ।